



Hamilton

Communicable Disease Control and Wellness, Public Health
Healthy and Safe Communities Department
City of Hamilton
110 King St. W., 2nd Floor
Hamilton, Ontario L8P4S6

ਬੱਚਿਆਂ ਲਈ ਵੈਕਸੀਨ ਜਾਣਕਾਰੀ:

ਸਾਡੀ ਸਿਹਤ ਲਈ ਟੀਕੇ ਮਹੱਤਵਪੂਰਨ ਹਨ। ਬੱਚਿਆਂ ਲਈ ਟੀਕੇ **ਮੁਫਤ** ਹਨ।

ਉਨਟਾਰੀਓ ਵਿੱਚ, ਸਕੂਲ ਜਾਣ ਤੋਂ ਪਹਿਲਾਂ ਬੱਚਿਆਂ ਨੂੰ ਟੀਕੇ ਲਗਾਏ ਚਾਹੀਦੇ ਹਨ। ਗ੍ਰੇਡ 7 ਵਿੱਚ, ਬੱਚਿਆਂ ਨੂੰ ਸਕੂਲ ਵਿੱਚ 3 ਹੋਰ ਮਹੱਤਵਪੂਰਨ ਟੀਕੇ (ਐਚਪੀਵੀ, ਹੈਪਟਾਈਟਸ ਬੀ ਅਤੇ ਮੈਨਿਨਜਾਈਟਿਸ-ਸੀ-ਏ ਸੀ ਵਾਈ ਈ -135) ਲਗਾਏ ਹਨ।

ਪਬਲਿਕ ਹੈਲਥ(ਜਨ ਸਿਹਤ) ਵਿਦਿਆਰਥੀਆਂ ਦੇ ਟੀਕੇ ਦੇ ਰਿਕਾਰਡ ਰੱਖਦੇ ਹਨ।

ਮਾਪਿਓ, ਕਿਰਪਾ ਕਰਕੇ ਆਪਣੇ ਬੱਚਿਆਂ ਦੀ ਟੀਕੇ ਸੰਬੰਧਿਤ ਜਾਣਕਾਰੀ ਪਬਲਿਕ ਹੈਲਥ ਨੂੰ ਦੱਸੋ।

ਕਿਵੇਂ?

ਜੇ ਤੁਹਾਡੇ ਕੋਲ ਕਿਸੇ ਹੋਰ ਦੇਸ਼ ਤੋਂ ਤੁਹਾਡੇ ਬੱਚੇ ਦੇ ਟੀਕੇ ਦੇ ਰਿਕਾਰਡ ਹਨ, ਤਾਂ ਕਿਰਪਾ ਕਰਕੇ ਉਨ੍ਹਾਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰੋ ਅਤੇ ਇੱਕ ਕਾਪੀ ਜਨ ਸਿਹਤ ਵਿੱਚ ਭੇਜੋ:

- ਮੇਲ ਕਰਨ ਲਈ:

Vaccine Program, PO Box 897
Hamilton, ON L8N 3P6

- ਵਿਅਕਤੀ ਵਿੱਚ:

110 King St W, 2nd Floor
Hamilton, ON L8P 1A2

(Robert Thompson Building in Jackson Square ਜੈਕਸਨ ਸਕੁਆਇਰ ਵਿੱਚ ਰਾਬਰਟ ਥਾਮਸਨ ਬਿਲਡਿੰਗ)

ਜੇ ਤੁਹਾਡੇ ਕੋਲ ਟੀਕਾ ਰਿਕਾਰਡ ਨਹੀਂ ਹੈ, ਤਾਂ ਤੁਹਾਡੇ ਬੱਚੇ ਨੂੰ ਦੁਬਾਰਾ ਵੈਕਸੀਨ ਲੈਣ ਦੀ ਜ਼ਰੂਰਤ ਹੋਏਗੀ। ਟੀਕੇ ਬਹੁਤ ਸੁਰੱਖਿਅਤ ਹਨ। ਵੈਕਸੀਨ ਦੁਬਾਰਾ ਪ੍ਰਾਪਤ ਕਰਨਾ ਸੁਰੱਖਿਅਤ ਹੈ। ਤੁਹਾਡਾ ਡਾਕਟਰ ਟੀਕੇ ਦੇ ਸਕਦਾ ਹੈ। ਤੁਹਾਡੇ ਬੱਚੇ ਨੂੰ 3 ਤੋਂ 4 ਮੁਲਾਕਾਤਾਂ ਦੀ ਲੋੜ ਹੋ ਸਕਦੀ ਹੈ।

ਜੇ ਤੁਹਾਡੇ ਬੱਚੇ ਦੇ ਕੋਲ **ਹੈਲਥ ਕਾਰਡ ਨਹੀਂ ਹੈ**, ਤੁਸੀਂ ਵੈਕਸੀਨਾ- ਟੀਕੇ ਲਈ ਮੁਲਾਕਾਤ ਨੂੰ ਇੱਥੇ ਸੰਪਰਕ ਕਰ ਸਕਦੇ ਹੋ:

- ਪਬਲਿਕ ਹੈਲਥ ਕਮਿਊਨਿਟੀ ਕਲੀਨਿਕ

905-540-5250 - ਜੇ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ ਤਾਂ ਆਪਣੀ ਭਾਸ਼ਾ ਦੱਸੋ।

• ਜੇ ਤੁਹਾਡੇ ਬੱਚੇ ਦੇ ਸਕੂਲ ਲਈ ਲੋੜੀਂਦੀਆਂ ਟੀਕੇ ਨਹੀਂ ਲਗੇ ਹਨ, ਤਾਂ ਉਹਨਾਂ ਨੂੰ ਸਕੂਲ ਤੋਂ ਮੁਅੱਤਲ ਕੀਤਾ ਜਾ ਸਕਦਾ ਹੈ। ਜੇ ਤੁਹਾਨੂੰ ਆਪਣੇ ਬੱਚੇ ਨੂੰ ਸਕੂਲ ਤੋਂ ਮੁਅੱਤਲ ਕਰਨ ਬਾਰੇ ਚਿੰਠੀ ਮਿਲਦੀ ਹੈ, ਤਾਂ ਕਿਰਪਾ ਕਰਕੇ ਜਨਤਕ ਸਿਹਤ ਨੂੰ 905-540-5250 'ਤੇ ਕਾਲ ਕਰੋ।

www.hamilton.ca/vaccines